

ਐਚਡੀਐਫਸੀ ਬੈਂਕ ਦਾ ਐਫਡੀ (ਮਿਆਦੀ ਜਮਾਂ ਖਾਤੇ ਉੱਤੇ) - ਵਿਆਜ ਗਿਣਨ ਦਾ ਤਰੀਕਾ

ਅਸੀਂ ਵਿਆਜ ਦਾ ਹਿਸਾਬ ਇਕ ਸਾਲ ਵਿੱਚ ਦਿਨਾਂ ਦੀ ਵਾਸਤਵਿਕ ਸੰਖਿਆ ਦੇ ਆਧਾਰ 'ਤੇ ਲਗਾਉਂਦੇ ਹਾਂ। ਜੇ ਜਮਾਂ ਰਕਮ ਇਕ ਲੀਪ ਸਾਲ ਅਤੇ ਗੈਰ-ਲੀਪ ਸਾਲ ਦੇ ਵਿੱਚ ਆਉਂਦੀ ਹੈ, ਤਾਂ ਲੀਪ ਸਾਲ ਵਿੱਚ 366 ਦਿਨਾਂ ਲਈ ਅਤੇ ਗੈਰ-ਲੀਪ ਸਾਲ ਲਈ 365 ਦਿਨਾਂ ਲਈ, ਦਿਨਾਂ ਦੀ ਸੰਖਿਆ ਦੇ ਆਧਾਰ 'ਤੇ ਵਿਆਜ ਦਾ ਹਿਸਾਬ ਲਗਾਇਆ ਜਾਂਦਾ ਹੈ।

ਉਦਾਹਰਨ :

ਸਾਲ ਵਿੱਚ ਦਿਨਾਂ ਦੀ ਸੰਖਿਆ - 365	ਸਾਲ ਵਿੱਚ ਦਿਨਾਂ ਦੀ ਸੰਖਿਆ - 366 (ਲੀਪ ਸਾਲ)
ਐਫਡੀ ਮੂਲ ਰਕਮ - 100000	ਐਫਡੀ ਮੂਲ ਰਕਮ - 100000
ਐਫਡੀ ਬੁਕਿੰਗ (ਸ਼ੁਰੂਆਤੀ) ਤਾਰੀਖ - 01-01-2010	ਐਫਡੀ ਬੁਕਿੰਗ (ਸ਼ੁਰੂਆਤੀ) ਤਾਰੀਖ - 01-01-2012
ਵਿਆਜ ਦਰ - 8.00%	ਵਿਆਜ ਦਰ - 8.00%
ਐਫਡੀ ਮਿਆਦ - 150 ਦਿਨ	ਐਫਡੀ ਮਿਆਦ - 150 ਦਿਨ
ਐਫਡੀ ਪਰਪੱਕਤਾ (ਸਮਾਪਤੀ) ਤਾਰੀਖ - 31.05.2010	ਐਫਡੀ ਪਰਪੱਕਤਾ (ਸਮਾਪਤੀ) ਤਾਰੀਖ - 30.05.2012
ਭੁਗਤਾਇਆ ਵਿਆਜ - $100000 * 150 * 8\% / 365 = 3287.67$	ਭੁਗਤਾਇਆ ਵਿਆਜ - $100000 * 150 * 8\% / 366 = 3278.69$

ਫਿਕਸਡ ਡਿਪਾਜ਼ਿਟ (ਮਿਆਦੀ ਜਮਾਂ ਖਾਤੇ) ਨੂੰ ਵਕਤ ਤੋਂ ਪਹਿਲਾਂ ਬੰਦ ਕਰਨ ਦਾ ਜੁਰਮਾਨਾ

ਬੈਂਕ ਵਿੱਚ ਫਿਕਸਡ ਡਿਪਾਜ਼ਿਟ ਆਕਾਊਂਟਾਂ 'ਤੇ ਲਾਗੂ ਨਿਯਮਾਂ ਤੇ ਸ਼ਰਤਾਂ ਅਨੁਸਾਰ, ਫਿਕਸਡ ਡਿਪਾਜ਼ਿਟ ਨੂੰ ਸਵੀਪ ਇਨ ਅਤੇ ਅੰਸ਼ਕ ਰੂਪ ਸਮੇਤ ਵਕਤ ਤੋਂ ਪਹਿਲਾਂ ਬੰਦ ਕਰਨ ਲਈ, ਬੈਂਕ ਨੇ 1% ਦੀ ਦਰ ਨਾਲ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਦਰ 24 ਜਨਵਰੀ 2011 ਤੋਂ ਲਾਗੂ ਹੋਵੇਗੀ।

ਬਚਤ ਖਾਤੇ ਦੀ ਵਿਆਜ ਦਰ ਵਿੱਚ ਬਦਲਾਅ

- ਬਚਤ ਬੈਂਕ ਖਾਤੇ 'ਤੇ 4.00% ਸਲਾਨਾ ਵਿਆਜ ਅਦਾ ਕੀਤਾ ਜਾਂਦਾ ਹੈ।
- ਇਹ ਰੋਜ਼ਾਨਾ ਦਿਨ ਦੇ ਅੰਤ ਵਿੱਚ ਖਾਤੇ ਵਿੱਚ ਪਈ ਜਮਾਂ ਰਕਮ ਤੇ ਗਿਣਿਆ ਜਾਂਦਾ ਹੈ।



ਐਚ ਡੀ ਐਫ ਸੀ ਬੈਂਕ

ਅਸੀਂ ਸਮਝਦੇ ਹਾਂ ਤੁਹਾਡੀ ਦੁਨੀਆਂ